

ਊਣੇ ਤੇ ਸੱਖਣੇ

ਗੁਰਮੀਤ ਕੌਰਆਲਵੀ ਦੀ ਕਹਾਣੀ ਉੱਤੇ ਆਧਾਰਿਤ ਨਾਟਕ।
ਇਹਦੀ ਸਕਰਿਪਟ 16-04-2001 ਨੂੰ ਲਿਖੀ ਗਈ। 19-04-2001 ਨੂੰ ਇਹ ਪੰਜਾਬ ਕਲਾ
ਭਵਨ, ਸੈਕਟਰ 16, ਚੰਡੀਗੜ੍ਹ ਵਿਚ ਖੋਡਿਆ ਗਿਆ।

ਪਾਤਰ

ਧਰਮ ਸਿੰਘ—ਕਿਸਾਨ
ਹਰਨਾਮ ਕੌਰ—ਧਰਮ ਸਿੰਘ ਦੀ ਪਤਨੀ
ਮਹਿੰਦਰ—ਪਰਵਾਸੀ ਮਜ਼ਦੂਰ

ਊਣੇ ਤੇ ਸੱਖਣੇ

(ਨਾਟਕ ਸ਼ੁਰੂ ਹੋਣ 'ਤੇ ਇਥੇ ਛੋਟੇ ਕਿਸਾਨ ਦਾ ਦਿਸ਼ਾ ਹੈ।
ਹਰਨਾਮ ਕੌਰ (ਨਾਮੀ) ਘਰ ਦੇ ਵਿਹੜੇ 'ਚ ਕੰਮ ਕਰਨ ਵਿਚ
ਰੁੱਝੀ ਹੋਈ ਹੈ। ਬਾਹਰੋਂ ਅਵਾਜ਼ਾਂ ਆ ਰਹੀਆਂ ਹਨ।)

- 1 : ਕਿਉਂਕਿ ਮੈਂ ਹੋਊ ਐਤਕੀ ? ਕੌਣ ਬਣੂ ਸਰਪੈਂਚ ?
 - 2 : ਤੈਂਅ ਨਹੀਂ ਸੁਣਿਐ ? ਐਤਕੀ ਤਾਂ ਵਿਹੜੇ 'ਚ ਖੜ ਗਿਆ
ਸਰਪੈਂਚ। ਅਥੇ ਐਤਕੀ ਸਾਨੂੰ ਵੋਟਾਂ ਪਾਓ। ਸਾਡਾ ਹੱਕ ਬਣਦੈ।
ਹੂੰ ਭੇਡਾਂ ਨਿਗਾਹੇ ਨੂੰ ਚੱਲੀਆਂ।
 - 1 : ਐਹੋ ਜਿਹੀ ਕਿਹੜੀ ਭੇਡ ਜੰਮ ਪੀ, ਕੀਹਨੇ ਸਿਰਨੂੰ ਸੰਧੂ ਲਾਲਿਆ ?
 - 2 : ਉਹਾ ਈਠੀ ਨੇਣੂ ਦਾ ਮੁੰਡਾ, ਜਿਹੜਾ ਮਿਲਟਰੀ 'ਚ ਹੁੰਦਾ ਸੀ। ਸਾਲ
ਛੂਢ ਹੀ ਹੋਇਆ ਹਲੇ ਪੈਨਸ਼ਨ ਆਏ ਨੂੰ। ਵੇਖ ਲਵੀਂ ਵੋਟਾਂ ਦੇ ਸਿਰ
ਤਾਂ ਉਨ੍ਹਾਂ ਨੇ ਬਣਨਾ ਹੀ ਬਣਨਾ ਹੈ। ਜੱਟਾਂ ਦੇ ਘਰ ਤਾਂ ਉਡੇਂ ਹੀ
ਪਾਟੇ ਪਏ ਨੇ।
 - 1 : ਜੇ ਇੰਜ ਸਰਪੰਚ ਬਣ ਗਏ, ਜਮਾਂ ਹੀ ਹੱਤਕ ਹੋ ਜੂ। ਜੱਟ ਜ਼ਿਮੀਂਦਾਰ
ਨੂੰ ਬਾਣੇ ਦਰਬਾਰੇ ਸੌ ਕੰਮ ਧੰਦਾ। ਫੇਰ ਲੋੜ ਵੇਲੇ ਇਨ੍ਹਾਂ ਦੀ ਪੈਂਦੀਏ
ਬੈਠਿਆ ਕਰਾਂਗੇ। ਕਿਉਂ ਧਰਮ ਸਿਆਂ, ਤੇਰਾ ਕੀ ਖਿਆਲ ਏ ?
- ਧਰਮ ਸਿੰਘ : ਮੇਰਾ ? ਮੇਰਾ ਕੋਈ ਖਿਆਲ ਨਹੀਂ। ਮੈਂ ਕੀ ਲੈਣਾ ਏ ਇਨ੍ਹਾਂ ਝੰਜਟਾਂ
ਤੋਂ?... ਮੈਂ ਤੇ ਉਪਰ ਵੱਲ ਵੇਖ ਰਿਹਾ। ਡਸਲ ਪੱਕੀ ਖੇਤਾਂ 'ਚ ਖਲੋਤੀ
ਏ ਤੇ ਉਪਰ ਵਾਲਾ ਕੰਜਰ ਦਾ ਮੀਂਹ ਵਰ੍ਹਾਉਣ ਨੂੰ ਫਿਰਦਾ ਏ। ਓਏ
ਘਰ ਜਾ, ਬੀਬੀ ਦੀ ਭਾਂਡਾ ਟੀਂਡਾ ਸਾਂਭਨ 'ਚ ਮਦਦ ਕਰ।

(ਮਹੇਂਦਰ ਮੰਚ ਤੇ ਆਉਂਦਾ ਹੈ।)

ਹਰਨਾਮ ਕੌਰ : ਮਹੇਂਦਰਾ, ਇਹ ਕਾਹਦਾ ਰੌਲਾ ਏ ?

ਮਹੇਂਦਰ : ਬੀਬੀ ਜੀ, ਪਚੈਂਤ ਕੀ ਲੈਕਸ਼ਨ ਕਾ ਰੌਲਾ ਹੈ। ਜੱਟ ਬਰਾਦਰੀ ਕੱਠੀ
ਹੋਈ ਹੈ, ਅਥੇ ਬੇਹੜੇ ਦਾ ਸਰਪੰਚ ਨਹੀਂ ਬਣਨੇ ਦੇਣਾ।

ਹਰਨਾਮ ਕੌਰ : ਤੇਰਾ ਸਿਰਦਾਰ ਕਿਥੇ ਏ ? ਰੋਟੀ ਪਕਾ ਕੇ ਕਦੋਂ ਦੀ ਬੈਠੀ ਆਂ। ਉਤੋਂ
ਕਾਲਾ ਬਦਲ ਚੜਿਆ ਆਉਂਦਾ ਏ।

ਮਹੇਂਦਰ : ਵੋਹ ਅਥ ਦੇਰ ਸੇ ਆਏਂਗੇ। ਅਥੇ ਹਮ ਨੇ ਮੱਤਾ ਪਕਾਉਣਾ ਹੈ। ਆਪ
ਈਧਰ ਰੋਟੀ ਪਕਾਏ, ਵੋਹ ਮੱਤਾ ਪਕਾਏਂਗੇ।

ਹਰਨਾਮ ਕੌਰ : ਵੇ ਕਾਹਦਾ ਮੱਤਾ ?

ਮਹੋਂਦਰ : ਯਹੀ ਹਮਨੇ ਬੇਹੜੇ ਕਾ ਸਰਪੰਚ ਨਹੀਂ ਬਣਨੇ ਦੇਣਾ। ਅਬ ਸਭ
ਹਜ਼ਾਰਾ ਸਿੰਘ ਕੀ ਬੈਠਕ ਮੇਂ ਬੈਠ ਕੇ ਸ਼ਰਾਬ ਪੀਏਂਗੇ। ਆਗੇ ਭੀ
ਸਭ ਨੇ ਪੀ ਰਖੀ ਥੀ।

ਹਰਨਾਮ ਕੌਰ : ਤੂੰ ਉਥੇ ਕੀ ਕਰ ਰਿਹਾ ਸੀ ?

ਮਹੋਂਦਰ : ਮੈਂ ਉਨਕਾ ਤਮਾਸ਼ਾ ਦੇਖ ਰਹਾ ਥਾ।

ਹਰਨਾਮ ਕੌਰ : ਜਾਏ ਖਾਣਾ, ਨਿੱਤ ਦਾ ਇਹੋ ਸਿਆਪਾ। ਪਹਿਲੇ ਕਿਸੇ ਮਾਮਲੇ 'ਤੇ
ਖਹਿਬੜਣਗੇ, ਜਿਵੇਂ ਦੁਨੀਆ ਦੀ ਸਾਰੀ ਰਾਜਨੀਤੀ ਇਨ੍ਹਾਂ 'ਤੇ
ਖੜੀ ਹੈ। ਫੇਰ ਇਕੱਠੇ ਗਲਾਸੀਆਂ ਸਾਂਝੀਆਂ ਕਰਨਗੇ। ਤੂੰ ਜਾ ਕੇ
ਆਧੁਣੇ ਸਰਦਾਰ ਨੂੰ ਬੁਲਾ ਲਿਆ।

ਮਹੋਂਦਰ : ਨਹੀਂ ਵੋਹ ਨਹੀਂ ਆਏਗੇ, ਮੁੜੇ ਮਾਰੇਗੇ।

ਹਰਨਾਮ ਕੌਰ : ਨਹੀਂ ਮਾਰਦੇ, ਕਹੀਂ ਬੀਬੀ ਨੇ ਬੁਲਾਇਆ ਹੈ।

ਮਹੋਂਦਰ : ਫਿਰ ਆਪਕੇ ਮਾਰੇਗੇ। ਵੋਹ ਬਹੁਤ ਗੁੱਸੇ ਮੇਂ ਹੈ। ਜਭ ਬਾਦਲ
ਗਰਜਾ, ਬਿਜਲੀ ਲਿਸ਼ਕੀ ਤੋਂ ਉਪਰ ਵਾਲੇ ਕੋ ਭੀ ਗਾਲ੍ਹੀ ਦੀ...
ਤੋਬਾ ਤੋਬਾ ਇਤਨੀ ਗੁੱਸੇ ਵਾਲੀ ਗਾਲ੍ਹੀ।

ਧਰਮ ਸਿੰਘ : ਲੈ ਲਾਂ ਤੇਰੀ ਨਿੱਕੀ ਨਾਲ ਫੇਰੇ, ਕਿਉਂ ਡਰਾਵੁਣਾ ਏਂ ਡਾਚਿਆ।
ਸਾਰੇ ਸਾਲ ਦੀ ਮੇਹਨਤ ਖੜੀ ਏ ਖੇਤਾਂ 'ਚ। ਦੇ ਦੇ ਪੰਜ-ਸੱਤ ਦਿਨ
ਹੋਰ। ਫੇਰ ਜਦੋਂ ਮਰਜ਼ੀ ਕਰਦੀਂ ਸਾਕ ਨਿੱਕੀ ਵੱਡੀ ਦਾ।

ਹਰਨਾਮ ਕੌਰ : ਹਾਏ ਤੂੰ ਜਾ ਤੇ ਸਹੀ।

ਮਹੋਂਦਰ : (ਜਾਂਦਾ ਹੋਇਆ) ਸਿਰਦਾਰ ਕਹਿਤਾ ਹੈ ਘਰ ਜਾ, ਬੀਬੀ ਕਹਿਤੀ
ਹੈ ਸਿਰਦਾਰ ਕੋ ਬੁਲਾ ਕੇ ਲਿਆ। ਮੈਂ ਕਹਾਂ ਕਹਾਂ ਜਾਉ ?

ਹਰਨਾਮ ਕੌਰ : (ਮਨ ਕੱਖਨੀ) ਮਹੋਂਦਰ ਕਹਿੰਦਾ ਏ ਸਿਰਦਾਰ ਨੇ ਗਾਲ੍ਹੀ ਕੱਢੀ, ਗਾਲ੍ਹੀ
ਤਾਂ ਬੰਦੇ ਤਾਂ ਬਦੋਬਦੀ ਨਿਕਲ ਜਾਂਦੀ ਏ। ਛਸਲ ਖੇਤਾਂ 'ਚ
ਵੱਡਣ ਲਈ ਤਿਆਰ ਏ ਤੇ ਉਤੋਂ ਦੱਖਣ ਪਾਸਿਓਂ ਗਹਿਰ ਅਸਮਾਨੇ
ਚੜੀ ਹੋਈ ਏ।... ਰੱਬ ਵੀ ਗਰੀਬਾਂ ਦਾ ਕਾਹਨੂੰ ਬਣਦੇ ?... ਉਹ
ਵੀ ਲਾਲਿਆਂ ਬਾਣੀਆਂ ਦਾ ਈ ਰਿਸ਼ਤੇਦਾਰ ਬਣਿਆ ਬੈਠਾ। ਹਾਹੋ
ਬਣੇ ਵੀ ਕਿਉਂ ਨਾ, ਛੁੱਲੀਆਂ, ਪਤਾਸਿਆਂ, ਛੋਲਿਆਂ-ਪੁੜੀਆਂ,
ਕੀਹਦਾ ਕੀਹਦਾ ਪ੍ਰਸ਼ਾਦਿ ਚੜਾਉਂਦੇ। ਬੱਸ ਹੱਟੀ ਬੈਠੇ ਈ ਦੋ ਦੂਣੀ
ਚਾਰ ਕਰੀ ਜਾਂਦੇ ਨੇ, ਤੇ ਇਥੇ ਅਸੀਂ ਆਂ ਦਿਨ ਰਾਤ ਟੁੱਟ-ਟੁੱਟ
ਮਰੀਦੈ, ਪੰਜ ਪਾਂਜੇ ਈ ਨੂੰ ਪੂਰੇ ਹੁੰਦੇ।

(ਬੁੜ-ਬੁੜ ਕਰਦੀ ਜਾਂਦੀ ਹੈ। ਪੱਲ ਦੇ ਪੱਲ ਸਟੇਜ ਖਾਲੀ
ਰਹਿੰਦੀ ਹੈ। ਮਹੋਂਦਰ ਰੁੱਸਿਆ ਵਾਕਨ ਬੋਲਦਾ ਆਉਂਦਾ ਹੈ,

“ਹਮ ਨਹੀਂ ਖਾਏਂਗੇ ਰੋਟੀ, ਕਭੀ ਨਹੀਂ ਖਾਏਂਗੇ”।)

ਧਰਮ ਸਿੰਘ : (ਮਹੇਂਦਰ ਅੱਗੇ ਹੱਥ ਜੋੜਦਾ ਹੋਇਆ) ਉਏ ਕੰਜਗਾ, ਹੁਣ ਰੋਟੀ ਖਾ ਵੀ ਲੈ, ਸਹੁੰ ਰੱਬ ਦੀ ਹੁਣ ਨਹੀਂ ਕਹਿੰਦਾ ਤੇਰੀ ਬੀਬੀ ਨੂੰ ਕੁਸ਼।

ਮਹੇਂਦਰ : ਮੈਂ ਨਹੀਂ ਖਾਉਂਗਾ, ਹਰ ਬਾਰ ਐਸੇ ਕਹਿ ਦੇਤੇ ਹੈਂ। ਦੋ ਘੁੱਟ ਸ਼ਰਾਬ ਕੇ ਅੰਦਰ ਨਹੀਂ ਜਾਤੇ, ਫਿਰ ਸਭ ਕੁਸ਼ ਭੂਲ ਗਏ। ਰਾਤ ਬੀਬੀ ਜੀ ਨੇ ਮੁਝੇ ਖਾਣੇ ਕੋ ਦੀਆ। ਖੁਦ ਨਹੀਂ ਖਾਇਆ। ਆਪ ਕੀ ਇੰਤਜ਼ਾਰ ਕਰਤੀ ਰਹੀ। ਆਪ ਆਏ ਤੋਂ ਪੌੜੇ ਪਰ ਅਸਵਾਰ। ਬੀਬੀ ਜੀ ਨੇ ਇਤਨਾ ਹੀ ਕਹਾ ਏਨੀ ਦੇਰ ਕਿਉਂ ਲਗਾਈ ਤੋਂ ਮਾਰਨਾ ਸ਼ੁਰੂ ਕਰ ਦੀਆ... ਮੈਂ ਤੋਂ ਰੋਟੀ ਨਹੀਂ ਖਾਉਂਗਾ।

ਧਰਮ ਸਿੰਘ : (ਬੋੜਾ ਜਿਹਾ ਹੱਸਕੇ) ਓਏ ਬੀਵੀ ਮੇਰੀ, ਮੈਂ ਮਾਰਾਂ ਜਾਂ ਪਿਆਰ ਕਰਾਂ, ਤੂੰ ਕੌਣ ਹੁੰਦਾ ਏ?

ਮਹੇਂਦਰ : ਮੈਂ ਘਰ ਦਾ ਬੰਦਾ। ਸਿਰਦਾਰ ਯੇਹ ਤੋਂ ਆਪਕੇ ਪੰਜਾਬ ਮੈਂ ਹੈ ਕਿ ਘਰ ਵਾਲਾ ਜਿੰਨਾ ਮਰਜ਼ੀ ਕੁੱਟੇ, ਬੀਵੀ ਛੱਡ ਕੇ ਨਹੀਂ ਜਾਤਾ। ਰਾਮ ਰਾਮ ਹਮਾਰੇ ਦੇਸ਼ ਹੋਤੀ ਤੋਂ ਕਬਕੀ ਕਿਸੇ ਦੂਸਰੇ ਕੇ ਸਾਥ ਭਾਗ ਜਾਤੀ, ਬੀਬੀ ਤੋਂ ਦੇਵੀ ਹੈ ਦੇਵੀ।

ਧਰਮ ਸਿੰਘ : ਆਹੋ ਬੀਬੀ ਤਾਂ ਤੇਰੀ ਦੇਵੀ ਏ, ਮੈਂ ਹੀ ਨਿਕਮਾ ਹਾਂ। ਕੱਲ੍ਹ ਮੁੰਡੇ ਗਾਣਾ ਸੁਣ ਰਹੇ ਸੀ... ਮਾਮਾ ਕੌਡੀ ਦਾ ਮਾਮੀ ਸਾਡੀ ਢਾਹੀ ਲੱਖ ਦੀ। ਹੁਣ ਮੰਨ ਲਿਆ ਮੈਂ ਕੌਡੀ ਦਾ ਤੇਰੀ ਬੀਬੀ ਢਾਈ ਲੱਖ ਦੀ। ਉੱਠ ਰੋਟੀ ਖਾ ਅੱਜ ਖੇਤ ਕੰਮ ਕੋਈ ਬੋੜਾ ਨਹੀਂ (ਆਵਾਜ਼ ਦੇ ਕੇ) ਹਰਨਾਮ ਕੌਰ ਇਹ ਆਪਣੇ ਇਸ ਲਾਡਲੇ ਨੂੰ ਰੋਟੀ ਦੇ ਦੇ ਤੇ ਨਾਲੇ ਇਸ ਨੂੰ ਦੱਸਦੇ ਤੂੰ ਮੈਨੂੰ ਮੁਆਫ ਕਰ ਦਿੱਤਾ ਏ... ਮੈਂ ਚਲਿਆਂ ਖੇਤ ਚ। ਉਤੋਂ ਉਹ ਉਪਰ ਵਾਲਾ ਗਰੀਬਾਂ ਦਾ ਵੈਰੀ ਗਰਜ ਗਰਜ ਕੇ ਡਰਾਉਂਦਾ ਪਿਆ ਏ। ਥੱਲੇ ਇਹ ਮਹਾਤਮਾ ਗਾਂਧੀ ਬਣੀ ਬੈਠਾ ਏ ਭੁੱਖ ਹੜਤਾਲ ਤੇ।

(ਧਰਮ ਸਿੰਘ ਜਾਂਦਾ ਹੈ, ਹਰਨਾਮ ਕੌਰ ਮਹੇਂਦਰ ਨੂੰ ਬਾਲੀ ਚਰੋਟੀ ਲਿਆ ਕੇ ਦੇਂਦੀ ਹੈ। ਮਹੇਂਦਰ ਖਾਂਦਾ ਹੈ।)

ਪਿਛੋਂ ਆਵਾਜ਼ : ਪੇਸ਼ ਕਰ ਰਹੇ ਹਾਂ ਗੁਰਮੀਤ ਕੜ੍ਹਿਆਲ ਦੀ ਕਹਾਣੀ 'ਤੇ ਆਧਾਰਤ ਨਾਟਕ ਉਣੇ ਤੇ ਸੱਖਣੇ। ਇਹ ਤਿੰਨੇ ਪਾਤਰ ਉਸ ਨਾਟਕ ਦੇ ਪਾਤਰ ਹਨ। ਇਨ੍ਹਾਂ ਦੇ ਆਪਸੀ ਰਿਸ਼ਤੇ ਦੀ ਪਹਿਚਾਣ ਤਾਂ ਤੁਸੀਂ ਕਰ ਹੀ ਲਈ ਹੋਣੀ ਏ। ਇਹ ਪਹਿਚਾਣ ਹੀ ਇਸ ਨਾਟਕ ਦਾ ਵਿਸ਼ਾ ਹੈ। ਪ੍ਰਵਾਸੀ ਮਜ਼ਦੂਰ ਜਦੋਂ ਇਥੇ ਆ ਕੇ ਕੰਮ ਕਰਦੇ ਹਨ ਤਾਂ ਉਨ੍ਹਾਂ ਦੇ ਮਾਲਕਾਂ ਨਾਲ ਰਿਸ਼ਤਿਆਂ ਦੀਆਂ ਕਈ ਤੈਹਾਂ ਹੁੰਦੀਆਂ ਹਨ।

ਜੇ ਉਹ ਕਿਸੇ ਜਗੀਰਦਾਰ ਜਾਂ ਧਨੀ ਕਿਸਾਨ ਨਾਲ ਕੰਮ ਕਰਨ
ਤਾਂ ਉਹ ਰਿਸ਼ਤਾ ਮਾਲਕ ਅਤੇ ਨੌਕਰ ਦਾ ਹੀ ਹੁੰਦਾ ਹੈ ਪਰ ਜੇ ਉਹ
ਕਿਸੇ ਐਸੇ ਕਿਸਾਨ ਦੇ ਨਾਲ ਕੰਮ ਕਰਨ ਜੋ ਆਪ ਖੇਤੀ ਕਰਦਾ
ਹੈ ਤਾਂ ਇਹ ਰਿਸ਼ਤਾ ਸਾਬੀਅਂ ਵਾਲਾ ਹੋ ਸਕਦਾ ਹੈ। ਦੁੱਖਾਂ ਸੁੱਖਾਂ
ਦੀ ਸਾਂਝ ਵਾਲਾ ਰਿਸ਼ਤਾ। ਧਰਮ ਸਿੰਘ ਅਤੇ ਮਹੇਂਦਰ ਦਾ ਇਹੀ
ਰਿਸ਼ਤਾ ਹੈ। ਮਹੇਂਦਰ ਨੇ ਰੋਟੀ ਖਾ ਲਈ ਹੈ। ਬਾਲੀ ਤੇ ਕੌਲੀ ਨੂੰ
ਮਾਂਜਦਾ ਹੈ। ਕੌਲੀ ਅੰਦਰ ਰੱਖਦਾ ਹੈ।

ਮਹੇਂਦਰ : ਮੈਂਨੇ ਰੋਟੀ ਖਾ ਲਈ ਹੈ। ਮੈਂ ਅੱਥ ਟੁੱਟੀ-ਛੁੱਟੀ ਪੰਜਾਬੀ ਬੋਲ ਸਕਤਾ
ਹੂੰ। ਸਾਤ ਸਾਲ ਪਹਿਲੇ ਜਬ ਮੈਂ ਪਹਿਲੀ ਬਾਰ ਪੰਜਾਬ ਮੇਂ ਆਇਆ
ਥਾ, ਲਾਜੂ ਨੰਬਰਦਾਰ ਕੇ ਸਾਬ, ਤੋਂ ਪੰਜਾਬ ਮੇਰੇ ਲੀਏ ਬਿਲਕੁਲ
ਬਿਗਾਨਾ ਥਾ। ਆਪਣੇ ਪ੍ਰਦੇਸ਼ ਬਿਹਾਰ ਸੇ ਸੈਂਕੜੇ ਮੀਲ ਦੂਰ ਆਕਰ
ਮੁੜੇ ਐਸੇ ਲਗਾ ਥਾ ਕਿ ਮੈਂ ਕਿਸੀ ਅੰਰ ਧਰਤੀ ਪਰ ਆ ਗਿਆ ਹੂੰ,
ਨਾ ਵੋਹ ਬੋਲੀ, ਨਾ ਪਹਿਰਾਵਾ, ਨਾ ਰਹਿਣਾ-ਸਹਿਣਾ, ਨਾ ਖਾਣਾ-
ਪੀਣਾ। ਲਾਜੂ ਨੰਬਰਦਾਰ ਨੇ ਹੀ ਤੇ ਮੁੜੇ ਸਿਰਦਾਰ ਕੇ ਸਾਬ ਭੇਜਾ ਥਾ।

(ਧਰਮ ਸਿੰਘ ਮਹੇਂਦਰ ਨੂੰ ਲੈ ਕੇ ਆਉਂਦਾ ਹੈ।)

ਧਰਮ ਸਿੰਘ : ਲੈ ਬਈ ਭਈਆ, ਇਹ ਆਪਣੀ ਗੱਠੜੀ ਰੱਖ ਓਸ ਨੁੱਕਰ, ਰੋਟੀ
ਖਾ, ਚਾਹ ਪੀ... ਤੇ ਕੰਮ ਪਤਾ ਕੀ ਹੋਵੇਗਾ? ਖੇਤੋਂ ਪੱਠੋਂ ਲਿਆਉਣਾ,
ਮਸ਼ੀਨ ਨਾਲ ਕਾਟਣਾ ਤੇ ਤੂੜੀ ਰਲਾ ਕੇ ਪਸੂਆਂ ਦੇ ਡਾਲ ਦੇਣਾ।

ਮਹੇਂਦਰ : (ਸਿਰ ਹਾਂ ਵਿਚ ਹਿਲਾਉਂਦਾ ਹੋਇਆ) ਅੰਰੈਟ

ਧਰਮ ਸਿੰਘ : ਬਾਕੀ ਬਾਹਰਲਾ ਕਾਮ ਤਾਂ ਜੱਟਾਂ ਜ਼ਿੰਮੰਦਾਰਾਂ ਦਾ ਜਿਹੜਾ ਹੁੰਦਾ,
ਤੈਨੂੰ ਪਤਾ ਈ ਐ। ਬਸ ਇਹੀ ਕੰਮ ਐ ਜਾਂ ਘਰੇ ਬੀਬੀ ਨਾਲ ਬੋੜਾ
ਮੋਟਾ ਕਰਾ ਦੇਣਾ। ਅੰਰ ਕੀ ਬਸ। ਏਨਾਂ ਸਾਰਾ ਕੰਮ ਸਮਝ ਲੀਆ
ਕੇ ਨਹੀਂ? ਅੰਰੈਟ

(ਧਰਮ ਸਿੰਘ ਜਾਂਦਾ ਹੈ)

ਮਹੇਂਦਰ : ਅੰਰੈਟ, ਸਿਰਦਾਰ ਯੇਹ ਕਹਿ ਕੇ ਚਲਾ ਗਿਆ ਥਾ। ਸੱਚ ਜਾਣੀਓ
ਮੁੜੇ ਸਿਰਦਾਰ ਕੀ ਕਿਸੀ ਬਾਤ ਕੀ ਸਮਝ ਨਹੀਂ ਲਗੀ ਥੀ। ਵੈਸੇ
ਸਿਰਦਾਰ ਕੀ ਕਹੀ ਹੋਈ ਬਾਤੋਂ ਇੰਨ-ਬਿੰਨ ਯਾਦ ਜ਼ਰੂਰ ਹੋ ਗਈ
ਥੀ। ਯਹਾਂ ਆ ਕੇ ਹੀ ਮੁੜੇ ਪਤਾ ਲਗਾ ਥਾ ਕਿ ਹਮਕੋ ਈਧਰ ਭਈਏ
ਕਹਾ ਜਾਤਾ ਹੈ। ਮਗਰ ਅੱਥ ਤੋਂ ਯੇਹ ਘਰ ਆਪਣਾ ਹੈ, ਘਰ ਭੀ
ਖੇਤ ਭੀ। ਬੋੜੇ ਦਿਨੋਂ ਮੈਂ ਹੀ ਮੈਨੇ ਘਰ ਕਾ ਸਾਰਾ ਕਾਮ ਸਮਝ ਲੀਆ
ਥਾ। ਮੈਨੇ ਸਿਰਦਾਰ ਕੋ ਭੀ ਸਮਝ ਲੀਆ ਥਾ ਅੰਰ ਘਰ ਕੀ ਮਾਲਕਨ
ਕੋ ਭੀ ਸਮਝ ਲੀਆ ਥਾ। ਦਿਨ ਬਹੁਤ ਚੰਗੇ ਗੁਜਰ ਰਹੇ ਥੇ। ਏਕ

ਸਾਲ ਖਤਮ ਹੋਣੇ ਸੇ ਪਹਿਲੇ ਹੀ ਇਸ ਘਰ ਮੌਂ ਏਕ ਬੜੀ ਖੁਸ਼ੀ ਆਈ ।
 ਆਠ ਸਾਲ ਕੀ ਇੰਤਜ਼ਾਰ ਕੇ ਬਾਅਦ ਇਕ ਮੁੰਡੇ ਨੇ ਘਰ ਮੌਂ ਜਨਮ
 ਲੀਆ । ਖੁਸ਼ੀ ਕੀ ਖਬਰ ਸੁਣਤੇ ਹੀ ਸਿਰਦਾਰ ਨੇ ਸਭ ਸੇ ਪਹਿਲੇ
 ਮੇਰੇ ਕੋ ਜੱਫੀ ਮੌਂ ਲੀਆ ਐਸੇ ਜੋਰ ਸੇ ਘੂਟਾ ਕਿ ਮੇਰੀ ਤੋਂ ਜਾਨ ਹੀ
 ਨਿਕਲ ਚਲੀ ਥੀ ।

(ਸਿਰਦਾਰ ਦਾ ਬੜਕ ਮਾਰਨਾ ਅਤੇ ਮਹੰਦਰ ਨੂੰ ਜੱਫੀ ਚਲੈਣਾ,
 ਨੱਚਣਾ ।) ਏਕ ਸਾਲ ਬੀਤਨੇ ਕੇ ਬਾਅਦ, ਮੁੱਝੇ ਸਿਰਦਾਰ ਨੇ
 ਕਹਾ... .

ਧਰਮ ਸਿੰਘ : ਲੈ ਬਈ ਮਹੰਦਰ ਸਾਲ ਹੋ ਗਿਆ ਪੂਰਾ । ਹੁਣ ਤੇਰੀ ਮਰਜ਼ੀ ਐ ।
 ਮੈਂ ਤਾਂ ਬੰਦਾ ਰੱਖਣਾ ਈ ਰੱਖਣਾ । ਇਹ ਤਾਂ ਤੈਨੂੰ ਪਤਾ ਈ ਅੈ ਆਪਾਂ
 ਕੋਈ ਲੈਟਲਾਰਟ ਤਾਂ ਹੈ ਨ੍ਹੀਂ । ਕਲਾਪੇ ਹੋਣ ਕਾਰਨ ਬੰਦਾ ਰੱਖਣਾ
 ਪੈਂਦਾ ਐ । ਮੈਂ ਤਾਂ ਐਨੇ ਪੈਸੇ ਹੀ ਦੇ ਸਕਦਾ । ਵੱਧ ਦੀ ਮੇਰੇ ਕੋਲ
 ਪੁੱਗਤ ਨ੍ਹੀਂ । ਦਸ ਤੇਰੀ ਕੀ ਸਲਾਹ ਏ ?

ਹਰਨਾਮ ਕੌਰ : ਇਹਦੀ ਕੀ ਸਲਾਹ ਹੋਣੀ ਏ ? ਇਹ ਮੇਰੇ ਕੋਲੋਂ ਪੁੱਛੋ । ਅਸੀਂ ਨ੍ਹੀਂ
 ਮਹੰਦਰ ਨੂੰ ਕਿਧਰੇ ਜਾਣ ਦੇਣਾ ।

ਧਰਮ ਸਿੰਘ : ਲੈ ਹੁਣ ਤਾਂ ਤੇਰੀ ਬੀਬੀ ਨੇ ਵੀ ਸਿਫਾਰਸ਼ ਕਰ ਦਿੱਤੀ । ਤੂੰ ਤਾਂ ਬਈ
 ਸਾਡੇ ਲਈ ਉੱਦੀ ਭਾਗਾਂ ਵਾਲਾ ਏਂ । ਘਰੇ ਤੇਰੇ ਪੈਰ ਪੈਣ ਨਾਲ
 ਸਾਡੀ ਜੜ੍ਹ ਲਗੀ ਐ । ਉਪਰ ਵਾਲੇ ਦੀ ਸੁੱਖ ਚਾਹੀਦੀ ਐ, ਹੱਕ
 ਤੇਰਾ ਅਸੀਂ ਰੱਖਦੇ ਨ੍ਹੀਂ । ਆਰੈਟ

ਮਹੰਦਰ : ਆਰੈਟ

(ਧਰਮ ਸਿੰਘ ਅਤੇ ਹਰਨਾਮ ਕੌਰ ਅੰਦਰ ਜਾਂਦੇ ਹਨ / ਮਹੰਦਰ^{ਅੱਗੇ ਹੋ ਕੇ ਆਪਣੀ ਕਹਾਣੀ ਜਾਰੀ ਰੱਖਦਾ ਹੈ ।)}

ਮਹੰਦਰ : ਜਿਸ ਦਾ ਅਵੇਂ ਅਤੇ ਪਿਆਰ ਨਾਲ ਸਿਰਦਾਰ ਤੇ ਬੀਬੀ ਨੇ ਕਿਹਾ,
 ਮੈਂ ਭਲਾ ਹੋਰ ਕਿਥੇ ਜਾਣਾ ਸੀ ? ਫਿਰ ਦੇਖਤੇ ਦੇਖਤੇ ਪੂਰੇ ਪਾਂਚ ਸਾਲ
 ਬੀਤ ਗਏ । ਇਨ ਪਾਂਚ ਸਾਲੋਂ ਮੈਂ ਮੈਂ ਏਕ ਬਾਰ ਭੀ ਗਾਂਓਂ ਨਹੀਂ
 ਗਿਆ । ਪਾਂਚ ਮਹੀਨੇ ਬਾਅਦ ਘਰ ਮਨੀਆਰਡਰ ਭੇਜ ਦੇਤਾ ਥਾ ।
 ਪਾਂਚ ਸਾਲ ਬਾਅਦ ਮੈਨੇ ਸਰਦਾਰ ਜੀ ਕੋ ਗਾਂਓਂ ਜਾਣੇ ਕੇ ਲੀਏ
 ਪੁੱਛਾ ਥਾ । ਸਿਰਦਾਰ ਨੇ ਬਾਤਾਂ ਬਾਤਾਂ ਮੈਂ ਕਈ ਮਜ਼ਾਕ ਕੀਏ ।

(ਧਰਮ ਸਿੰਘ ਆਉਂਦਾ ਹੈ ।)

ਧਰਮ ਸਿੰਘ : ਨਾਮ ਕੌਰੇ ਆਪਣਾ ਮਹੰਦਰ ਪਿੰਡ ਜਾਣਾ ਚਾਹੁੰਦੇ ?

ਹਰਨਾਮ ਕੌਰ : ਕਿਉਂ ? ਅਗੇ ਨਾ ਪਿਛੇ, ਸੁੱਖ ਤਾਂ ਹੈ ?

ਮਹੰਦਰ : ਹਾਂ ਹੈ ਤੇ ਸੁੱਖ ਈ । ਕੱਲ੍ਹ ਚਿੱਠੀ ਆਈ ਪੀੰਡ ਸੀ ਭਈਆ ਕੀ, ਮੇਰਾ

ਗੌਣਾ ਪੜ੍ਹਨਾ ਹੈ ਅਗਲੇ ਮਹੀਨੇ।

ਧਰਮ ਸਿੰਘ : ਗੋਣਾ ਪੜ੍ਹਨੈ ? ਇਹ ਕੀ ਬਲਾ ਐ ?

ਮਹੇਂਦਰ : ਇਥੇ ਆਪਕੇ ਮੁਕਲਾਵਾ ਕਹਿ ਦੀਏ। ਸਾਡੇ ਉਧਰ ਗੌਣਾ ਬੋਲਦੇ।

ਧਰਮ ਸਿੰਘ : ਤੂੰ ਵਿਆਹ ਤਾਂ ਕਰਵਾਉਣ ਗਿਆ ਨਹੀਂ। ਮੁਕਲਾਵਾ ਐਵੇਂ ਲੈ ਆਉਣੇ?

ਮਹੇਂਦਰ : ਵਿਆਹ ਤਾਂ ਸਿਰਦਾਰ ਮੇਰਾ ਹੂਏ ਨੂੰ ਪੰਦਰਾ ਸਾਲ ਹੂਈ ਗਏ।

ਧਰਮ ਸਿੰਘ : ਪੰਦਰਾਂ ਸਾਲ ? ਜੰਮਦੇ ਦਾ ਈ ਕਰ ਦਿੱਤਾ ਹੋਉ ਬਿਆਹ ਫੇਰ ਤਾਂ ਮੁਕਲਾਵਾ ਹੁਣ ਦੇਣ ਲੱਗੇ ਐ। ਹੱਤ ਤੇਰੇ ਕੀ ? ਚੰਗਾ ਸਬਰ ਐ ਥੋਡਾ।

ਹਰਨਾਮ ਕੌਰ : ਮਹੇਂਦਰ ਤੇਰੇ ਸਿਰਦਾਰ ਨੇ ਇਕ ਦਿਨ ਨਹੀਂ ਸੀ ਪਾਇਆ ਵਿਆਹ ਮੁਕਲਾਵਾ ਕੱਠਾ ਈ ਕਰ ਲਿਆ ਸੀ।

ਧਰਮ ਸਿੰਘ : ਹੋਰ ਕੀ ? ਤੇਰਾ ਕਿਹੜਾ ਇਤਥਾਰ ਸੀ ?

ਹਰਨਾਮ ਕੌਰ : ਬਸ ਝੇਡਾਂ ਕਰਨੀਆਂ ਤੁਹਾਡੇ ਕੋਲੋਂ ਕੋਈ ਸਿੱਖੇ। ਆਓ ਅੰਦਰ ਆਕੇ ਰੋਟੀ ਖਾਓ।

(ਹਰਨਾਮ ਕੌਰ ਜਾਂਦੀ ਹੈ, ਮਹੇਂਦਰ ਭੀ ਜਾਣ ਲਗਦਾ ਹੈ ਤਾਂ

ਧਰਮ ਸਿੰਘ ਉਹਨੂੰ ਕੋਲ ਬਿਠਾ ਲੈਂਦਾ ਹੈ। ਉਹਦੀਆਂ ਅੱਖਾਂ ਵਿਚ ਸ਼ਰਾਰਤ ਹੈ।)

ਧਰਮ ਸਿੰਘ : ਓਏ ਮਹੇਂਦਰਾ, ਹੁਣ ਤੇਰੀ ਵਹੁਟੀ ਆਉਣੀ ਏ, ਤੈਨੂੰ ਇਕ ਭੇਤ ਦੀ ਗੱਲ ਦੱਸਾਂ ?

ਮਹੇਂਦਰ : ਹਾਂ ਦੱਸੋ।

ਧਰਮ ਸਿੰਘ : ਇਹ ਤੀਮੀਂ ਜਾਤ ਬੜੀ ਟੇਢੀ ਜਾਤ ਏ। ਚੌਬੇ ਦਿਨ ਇਹਨੂੰ ਸੋਧਾ ਲਾਉਣਾ ਜ਼ਰੂਰੀ ਹੋਤਾ ਹੈ।

ਮਹੇਂਦਰ : ਸੋਧਾ ?

ਧਰਮ ਸਿੰਘ : ਇਹ ਤੀਮੀਂ ਜਾਤ ਬਸ ਜੁੱਤੀ ਦੀ ਯਾਰ ਐ। ਇਹਦੇ ਵੂਤੇ ਪੰਜਵੇਂ ਸੱਤਵੇਂ ਦਿਨ ਕਿਸੇ ਨਾ ਕਿਸੇ ਬਹਾਨੇ ਸੋਧਾ ਲੱਗਦਾ ਰਹੇ, ਸਿਧੀ ਰਹਿੰਦੀ ਐ। ਤਕਲੇ ਆਗੂੰ ਕੁਸਕਦੀ ਵੀ ਨਹੀਂ ਤਾਂ ਜਲੇਬੀ ਆਗੂੰ ਵਲ ਹੀ ਪਏ ਰਹਿੰਦੇ ਆ। ਸੋਧਾ ਸਮਝ ਗਿਆ ਏ ਨਾ ? (ਹਰਨਾਮ ਕੌਰ ਨੂੰ ਦੇਖ ਕੇ ਗੱਲ ਪਰਤਾਉਂਦਾ ਹੈ। ਥੋੜ੍ਹੀ ਉੱਚੀ ਸੂਰ ਚ) ਮਹੇਂਦਰ ਸੋਹਣਾ ਰਵਾਜ਼ ਐ ਥੋਡੇ। ਵਿਆਹ ਕਰ ਦਿੰਦੇ ਐ, ਛੋਟੀ ਜਿਹੀ ਉਮਰ ਚ। ਮੁੰਡਾ ਭਾਮੇਂ ਵੱਡਾ ਹੋ ਕੇ ਲੋਫਰ ਹੀ ਨਿਕਲੇ।

ਹਰਨਾਮ ਕੌਰ : ਹੁਣ ਆ ਵੀ ਜਾਓ, ਮਹੇਂਦਰ ਨੂੰ ਭੇਤ ਦੀਆਂ ਗੱਲਾਂ ਫੇਰ ਸਮਝਾ ਦੇਣੀਆਂ। ਅਥੇ ਤੀਮੀਂ ਜਲੇਬੀ ਵਰਗੀ ਹੁੰਦੀ ਹੈ, ਗੁੰਝਲਦਾਰ। ਬੰਦੇ ਜਿਵੇਂ ਸਾਰੇ ਸਤਿਆਵਾਨ ਦੀ ਔਲਾਦ ਹੁੰਦੇ ਨੇ। ਬੜੇ ਹੀ ਨੇਕ

ਮਹੇਂਦਰ : ਮੇਰੇ ਕੌ ਗਾਂਓ ਜਾਂਦੇ ਵਕਤ ਬੀਬੀ ਜੀ ਨੇ ਆਪਣੀ ਰੀਝ ਕਾ ਏਕ ਸੂਟ ਬਣਵਾਕੇ ਦੀਆ। ਸਿਰਦਾਰ ਨੇ ਇਕਵੰਜਾ ਰੁਪਏ ਸ਼ਗਨ ਕੇ ਦੀਏ। ਮੈਂ ਗਾਂਓ ਗਿਆ ਤੋਂ ਇਧਰ ਕੁਝ ਪਰਵਾਸੀਓਂ ਕਾ ਨਹਿਰ ਪਰ ਕਾਮ ਕਰਦੇ ਅਤਿਵਾਦੀ ਕੇ ਹਾਥ ਸੇ ਕਤਲ ਹੋ ਗਿਆ। ਰੈਲਿਆਂ ਦੀ ਵਜ਼ਾ ਸੇ ਇਕ ਸਾਲ ਨਾ ਆ ਸਕਾ। ਬੀਵੀ ਕੇ ਪਾਸ ਹੀ ਗਾਂਓ ਮੇਂ ਰਹਾ। ਹਮਾਰੇ ਹਾਂ ਇਕ ਗੋਲਮੌਲ ਬੱਚੇ ਨੇ ਜਨਮ ਲੀਆ। ਬਿਲਕੁਲ ਬੀਰੇ ਜੈਸਾ। ਮੈਂ ਜਭ ਭੀ ਰਮਈ ਕੋ ਉਠਾਤਾ ਤੋਂ ਮੁਝੇ ਬੀਰੇ ਕੀ ਯਾਦ ਆ ਜਾਤੀ। ਮੈਂ ਵਾਪਸ ਪੰਜਾਬ ਆ ਗਿਆ। ਛੇ ਮਹੀਨੇ ਗੁਜ਼ਰ ਗਏ। ਇਸ ਦੌਰਾਨ ਸੋਨਵਤੀ ਕੇ ਕਈ ਖਤ ਆ ਚੁੱਕੇ ਥੇ। ਉਸਕਾ ਹਰ ਇਕ ਖਤ ਐਸੇ ਲਗਤਾ ਥਾ ਜੈਸੇ ਵੋ ਸਾਹਮਣੇ ਬੈਠ ਕੇ ਬੋਲ ਰਹੀ ਹੈ।

(ਮਹੇਂਦਰ ਖਤ ਪੜ੍ਹਦਾ ਹੈ। ਉਹਦੇ ਚਿਹਰੇ ਤੇ ਪ੍ਰਭਾਵ ਖਤ ਦੀ ਇਕਾਰਤ ਅਨੁਸਾਰ ਬਦਲਦੇ ਹਨ।)

ਸੋਨਵਤੀ ਦੀ

ਆਵਾਜ਼ : ਰਮਈ ਕੇ ਬਾਪੂ, ਪੱਤਰ ਪਾਤੇ ਹੀ ਚਲੇ ਆਣਾ ਜੀ, ਇਤਨੇ ਰੋਜ਼ ਹੁਈ ਗਏ ਆਪਦਕੇ ਯਹਾਂ ਸੇ ਗਏ ਹੁਏ, ਹਮਾਰਾ ਜੀਆ ਨਾ ਲਗਤ ਹੈ ਜੀ। ਅੱਤ ਜੀ ਇਥ ਤੋਂ ਹਮਾਰ ਲੜਕਿਨ ਰਮਈ ਦਾ ਦਾ-ਦਾ ਕਹਿਣ ਲਗਤ ਹੈ। ਆਪ ਕੀ ਫੁਟੂਆ ਕੋ ਚੁੰਮਤ ਹੈ ਜੀ। ਅੱਤ ਜੀ ਸੱਚ ਬਾਤ ਤੋਂ ਯਹ ਈ ਜੀ, ਇਥ ਆਪਨ ਕਾ ਜੀਆ ਨਾ ਲਗਤ ਹੈ ਜੀ, ਆਪ ਕੀ ਬਹੁਤ ਯਾਦ ਆਤੀ ਹੈ ਜੀ, ਏਕੀ ਬਾਰ ਚਲੇ ਆਓ।

ਆਪ ਕੀ...ਸੋਨਵਤੀ

ਮਹੇਂਦਰ : ਮਗਰ ਸੋਨਵਤੀ ਕੇ ਹਰ ਪੱਤਰ ਕੇ ਜਵਾਬ ਮੈਂ ਮੈਂ ਕੋਈ ਨਾ ਕੋਈ ਬਹਾਨਾ ਅੱਤ ਜਲਦੀ ਆਣੇ ਕਾ ਵਹਿਦਾ ਕਰ ਦੇਤਾ ਥਾ। ਉਸਕਾ ਹਰ ਪੱਤਰ ਮੁਝਕੇ ਉਦਾਸ ਕਰ ਦੇਤਾ ਥਾ। ਮਗਰ ਮੈਂ ਘਰ ਨਹੀਂ ਜਾ ਸਕਦਾ ਥਾ। ਖਰਚੇ ਕੀ ਭੀ ਬਾਤ ਥੀ। ਉਪਰ ਸੇ ਸਿਰਦਾਰ ਜੀ ਕੀ ਭੀ ਪੈਸੇ ਦੇ ਲਿਹਾਜ਼ ਸੇ ਹਾਲਤ ਅੱਛੀ ਨਹੀਂ ਥੀ। ਦੋ ਬਾਰ ਕਾਂਟਨੇ ਕੇ ਲੀਏ ਤਿਆਰ ਖੜੀ ਫਸਲ ਕਾ ਬਰਖਾ ਅੱਤ ਗੜੇ ਕੇ ਕਾਰਨ ਨੁਕਸਾਨ ਹੋ ਗਿਆ ਥਾ। ਆਡੂਤੀਓਂ ਕਾ ਕਰਜ਼ਾ ਬੜ ਗਿਆ ਥਾ। ਘਰ ਮੈਂ ਭੀ ਵੋਹ ਪਹਿਲੇ ਵਾਲਾ ਖੁਸ਼ੀ ਕਾ ਵਾਤਾਵਰਨ ਨਹੀਂ ਥਾ। ਪੈਸੇ ਕੀ ਤੰਗੀ ਕੇ ਕਾਰਨ ਕੋਈ ਨਾ ਕੋਈ ਕਲੇਸ਼ ਪੜਾ ਰਹਿਤਾ ਥਾ। ਪਰਸੋਂ ਤੋਂ ਘਰ ਸੇ ਜੋ ਚਿੱਠੀ ਆਈ ਉਸਨੇ ਤੋਂ ਮੁਝੇ ਬਿਲਕੁਲ ਨਿਖੇੜ ਦੀਆ। ਚਿੱਠੀ ਮੈਂ ਲਿਖਾ ਥਾ ਕਿ ਬਹਿਨੀਆ ਕਾ ਗੌਣਾ

ਅਸਾੜ ਮੌਂ ਪੜਣਾ ਤਹਿ ਹੁਈ ਗਿਆ ਹੈ ਅੰਰ ਲਿਖਾ ਥਾ ਕਿ
ਸਿਰਦਾਰ ਜੀ ਸੇ ਦੂਈ ਹਜ਼ਾਰ ਅਡਵਾਂਸ ਲੇਕਰ ਫੌਰਨ ਘਰ ਚਲੇ
ਆਓ। ਸਿਰਦਾਰ ਜੀ ਸੇ ਅਡਵਾਂਸ ਕੈਸੇ ਮਾਂਗ੍ਹੀ, ਵੋਹ ਤੋਂ ਖੁਦ ਬਹੁਤ
ਤੰਗੀ ਮੌਂ ਹੈ। ਇਸੀ ਫਿਕਰ ਮੌਂ ਗੁੰਮ-ਸੁੰਮ ਮੈਂ ਕਟਾਈ ਕੇ ਵਕਤ
ਭੀ ਸਿਰਦਾਰ ਜੀ ਸੇ ਪੀਛੇ ਪੀਛੇ ਕਹਿ ਰਹਾ ਥਾ। ਖੇਤੀ ਸੇ ਘਰ ਭੀ
ਪਹਿਲੇ ਆ ਗਿਆ। ਸਿਰਦਾਰ ਜੀ ਜਬ ਘਰ ਆਏ ਤੋਂ ਮੁੜੇ ਪਤਾ
ਹੀ ਨਾ ਲੱਗਾ। ਵੋਹ ਮੇਰੇ ਪਾਸ ਆ ਕੇ ਬੋਲੇ।

(ਧਰਮ ਸਿੰਘ ਖੇਤ ਤੋਂ ਵਾਪਸ ਆਉਂਦਾ ਹੈ। ਦਾਤੀ ਪਰੇ ਰੱਖਦਾ
ਹੈ।)

ਧਰਮ ਸਿੰਘ : ਨਾ ਮੌਂਅਦਰਾ, ਕਣਕ ਜਿਹੜੀ ਵੱਢਣੀ ਸੀ ਵੱਢੀ ਗਈ। ਪਹਿਲਾਂ
ਐ ਦਸ, ਤੈਨੂੰ ਕੀ ਤਕਲੀਫ ਐ ? ਪਿੰਡ ਤਾਂ ਸਪਸ਼ਟ ਐ ? ਜਿਹੜੀ
ਪਰਸੋਂ ਚਿੱਠੀ ਆਈ ਸੀ ਕਿਤੇ ਉਹਦੇ ਵਿਚ ਤਾਂ ਨੀ ਲਿਖਿਆ ਮਾੜਾ
ਚੰਗਾ ? ਅਗੇ ਤਾਂ ਕਦੇ ਇਉਂ ਮੂੰਹ ਨ੍ਹੀਂ ਬਣਾਇਆ ਤੂੰ ? ਤਕਲੀਫ
ਹੈ ਜ਼ਰੂਰ ਤੈਨੂੰ ਕੋਈ ? (ਮਹੇਂਦਰ ਬੋਲਦਾ ਨਹੀਂ) ਨਾਮ ਕੌਰੇ ਤੂੰ ਹੀ
ਆ ਕੇ ਪੁੱਛ। ਸਵੇਰ ਦਾ ਗੰਨਵੱਟਾ ਹੋਇਆ ਹੈ।

ਹਰਨਾਮ ਕੌਰ : (ਕੋਲ ਆ ਕੇ) ਹਾਂ ਮਹੇਂਦਰਾ ਦੱਸਦਾ ਕਿਉਂ ਨਹੀਂ ?

ਮਹੇਂਦਰ : ਬੀਬੀ ਜੀ, ਬਹਿਨਾ ਕਾ ਗੌਣਾ ਪੜ੍ਹਨਾ ਹੈ ਅਸਾੜ ਵਿਚ।

ਧਰਮ ਸਿੰਘ : ਗੌਣਾ ਪੜ੍ਹਨੈ ? ਸਹੁਰੀ ਦਿਆ... ਹੋਰ ਮੇਰੇ ਮੂੰਹੋਂ ਗਾਲੂ ਨਿਕਲਦੀ ਸੀ
ਮਲੋਮਲੀ... ਹੈਦੇ ਵਿਚ ਉਦਾਸ ਹੋਣ ਵਾਲੀ ਕਿਹੜੀ ਗੱਲ ਐ ਭਲਾ ?

ਹਰਨਾਮ ਕੌਰ : ਮਹੇਂਦਰ, ਹੈਦੇ ਵਿਚ ਉਦਾਸ ਹੋਣ ਵਾਲੀ ਕਿਹੜੀ ਗੱਲ ਐ ਭਲਾ ?

ਮਹੇਂਦਰ : ਜਲਦੀ ਆਨੇ ਕੋ ਬੋਲਾ ਹੈ।

ਧਰਮ ਸਿੰਘ : ਚਲਾ ਜਾਈ ਫੇਰ, ਵਾਢੀ ਤੋਂ ਮਗਰੋਂ। ਇਥੇ ਕੀ ਤੈਂ ਕੁੱਤਿਆਂ ਦੇ ਕੱਛੀਆਂ
ਪਾਉਣੀਆਂ ਨੇ ਕਿ ਕੁਤੀੜ ਦੀ ਫੈਮਲੀ ਪਲੈਨ ਕਰਨੀ ਐ।

ਹਰਨਾਮ ਕੌਰ : ਉਹਦੀ ਗੱਲ ਤਾਂ ਸੁਣੋ, ਜ਼ਰੂਰ ਆਪਣੀ ਜੱਬਲੀ ਮਾਰਨੀ ਏ ?

ਧਰਮ ਸਿੰਘ : ਹਾਂ ਬੋਲੋ ਤੋਂ ਸਹੀ।

ਮਹੇਂਦਰ : ਬਾਤ ਤੇ ਯੇਹ...

ਧਰਮ ਸਿੰਘ : ਬਾਤ ਤੇ ਸਹੁਰੀ ਦੀਏ ਕਮਜਾਤੇ, ਤੈਂ ਕਿਤੇ ਮਨਿਸਟਰ ਤੋਂ ਜਾਜਤ
ਲੈਣੀ ਐ। ਵਾਢੀ ਤੋਂ ਮਗਰੋਂ ਦਾਣੇ ਕਢਵਾ ਦੀ ਤੇ ਲਾ ਜਾਈ
ਚਿੱਤੜਾਂ ਨੂੰ ਅੱਡੀਆਂ। ਮੈਂ ਆਪੇ ਪਿਛੋਂ ਆਖਾ ਸੌਖਾ ਹੋ ਕੇ ਸੋਣੀ
ਬੀਜ ਲੂੰ। ਹੋਰ ਦਸ, ਐਮੇਂ ਹਾਕਲ ਬਾਕਲ ਹੋਇਆ ਫਿਰਦੈਂ ?

ਮਹੇਂਦਰ : ਬਾਤ...

ਹਰਨਾਮ ਕੌਰ : ਹਾਂ ਦਸ

ਮਹੇਂਦਰ : ਬੋਲਾ ਕੇ ਸਿਰਦਾਰ ਸੇ ਦੁਹੀ ਹਜ਼ਾਰ ਡਵਾਂਸ ਲਈ ਲੈਣਾ। ਗੌਣਾ ਪੜ੍ਹਤ
ਹੀ ਆ ਜਾਉਂਗਾ ਕਮ ਪੇ। ਸਾਰਾ ਹਿਸਾਬ ਚੁਕਤਾ ਕਰ ਦੂਗਾ।

(ਧਰਮ ਸਿੰਘ ਅਤੇ ਹਰਨਾਮ ਕੌਰ ਇਕ ਲੰਮੀ ਚੁਪੱ ਧਾਰ ਲੈਂਦੇ
ਹਨ।)

ਮਹੇਂਦਰ : ਮੁੜੇ ਭੀ ਪਤਾ ਥਾ। ਮੈਂ ਸਿਰਦਾਰ ਕੀ ਹਾਲਤ ਕੋ ਜਾਣਤਾ ਥਾ,
ਕਹਾਂ ਸੇ ਦੇਗਾ ਸਿਰਦਾਰ ? ਮਗਰ ਫਿਰ ਭੀ ਮੇਰਾ ਦਿਲ ਰਖਣੇ ਕੇ
ਲੀਏ ਉਸਨੇ ਕਹਾ...।

ਧਰਮ ਸਿੰਘ : ਅੱਛਾ ਫਿਕਰ ਨਾ ਕਰ, ਸੋਚਾਂਗੇ ਕੁਛ, ਤੂੰ ਹੁਣ ਗੱਲ ਕਹਿ ਦਿੱਤੀ
ਈ ਤਾਂ ਕੁਝ ਕਰਾਂਗੇ ਹੀ ਜਾ ਮੱਝਾਂ ਨੂੰ ਪਾਣੀ ਪਿਆ, ਅੰਜ਼ਗਦੀਆਂ
ਪਈਆਂ ਨੇ।

(ਮਹੇਂਦਰ ਜਾਂਦਾ ਹੈ, ਧਰਮ ਸਿੰਘ ਵੀ ਅਤੇ ਹਰਨਾਮ ਕੌਰ ਉਹਨੂੰ
ਜਾਂਦਿਆਂ ਵੇਖਦੇ ਹਨ। ਹਰਨਾਮ ਕੌਰ ਧਰਮ ਸਿੰਘ ਕੋਲ ਆਉਂਦੀ
ਹੈ। ਧਰਮ ਸਿੰਘ ਸੋਚੀ ਪਿਆ ਏ।)

ਹਰਨਾਮ ਕੌਰ : ਕੀ ਸੋਚੀਂ ਪੈ ਗਏ ਹੋ ?

ਧਰਮ ਸਿੰਘ : ਸੋਚਣਾ ਕੀ ਏ ? ਮਹੇਂਦਰ ਨੇ 7 ਸਾਲ 'ਚ ਪਹਿਲੀ ਵਾਰ ਸਵਾਲ
ਪਾਇਆ ਏ। ਜੀ ਕਰਦਾ ਏ ਉਹਨੂੰ ਆਖਾਂ... ਦੋ ਹਜ਼ਾਰ ਦਾ ਕੀ
ਐ, ਤੂੰ ਤਿੰਨ ਲੈ ਲੀ, ਤੇਰੇ 'ਤੇ ਕੋਈ ਬੇਇਤਬਾਰੀ ਏ ?

ਹਰਨਾਮ ਕੌਰ : ਆਹੋ, ਬੇਇਤਬਾਰੀ ਕਿਉਂ ਹੋਣੀ ਏ ? ਉਹ ਕੋਈ ਬੇਗਾਨਾ ਬੋੜਾ ਏ।

ਧਰਮ ਸਿੰਘ : ਸੱਤ ਸਾਲ ਉਹਨੂੰ ਸਾਡੇ ਨਾਲ ਕੰਮ ਕਰਦੇ ਹੋ ਗਏ ਨੇ। ਇਹਨੇ ਕੋਈ
ਸੀਰੀਅਮ ਸਾਂਝੀਆਂ ਵਾਲੀ ਗੱਲ ਬੋੜੀ ਕੀਤੀ ਏ। ਸਗੋਂ ਇਸ ਘਰ
ਨੂੰ ਆਪਣਾ ਘਰ ਸਮਝਿਆ, ਘਰ ਦਾ ਸਾਰਾ ਕੰਮ ਸੰਭਾਲਿਆ,
ਦੇਹ ਨਹੀਂ ਲੁਕਾਈ ਕਿਸੇ ਗੱਲ ਤੋਂ। ਇਹਨੂੰ ਹੁਣ ਲੋੜ ਪੈ ਗਈ,
ਕਿਵੇਂ ਪਾਸਾ ਵੱਟ ਜਾਉ ?

ਹਰਨਾਮ ਕੌਰ : ਪਰ ਕਰੋਗੇ ਕੀ ? ਘਰ ਦੀ ਹਾਲਤ ਤਾਂ ਤੁਹਾਨੂੰ ਪਤਾ ਹੀ ਏ। ਮਹੇਂਦਰ
ਕੋਲੋਂ ਵੀ ਕਿਹੜਾ ਲੁੱਕੀ ਹੋਈ ਏ ?

ਧਰਮ ਸਿੰਘ : ਇਹੀ ਤਾਂ ਸੋਚਣਾ ਏ। ਕਿੰਨੀਆਂ ਹੀ ਖੁੱਡਾ ਨੇ ਹਾੜੀ ਦੀ ਫਸਲ
ਆਉਣ 'ਤੇ ਭਰਨ ਵਾਲੀਆਂ। ਸੁਸਾਇਟੀ ਵਾਲੇ ਕਿੰਨੀ ਵਾਰ ਗੇੜੇ
ਮਾਰ ਚੁੱਕੇ ਨੇ, ਸਿਆਲਾਂ 'ਚ ਤੇਰੀ ਬਿਮਾਰੀ ਵੇਲੇ ਪੂਰਾ ਦੋ ਹਜ਼ਾਰ
ਆੜਤੀਏ ਤੋਂ ਫੜਕੇ ਲਿਆਇਆ ਸੀ। ਖਾਈ ਤਿੰਨ ਹਜ਼ਾਰ ਤੋਂ
ਉਤੇ ਛੁੰਮਣ ਕਹਾੜ ਦਾ ਬਣਿਆ ਪਿਆ ਐ। ਹੁਣ ਤਾਂ ਹੁਦਾਰ ਦਿੰਦਾ ਹੋਇਆ ਗਲਾ ਕਰਨ ਲੱਗ ਜਾਂਦਾ ਐ, ਰੁਬੀਆ। ਕੱਤੇ ਵਿਚ
ਰੰਗੜ ਝੋਟੀ ਫਲ ਸਿੱਟ ਗਈ ਸੀ ਛੇਵੇਂ ਮਹੀਨੇ ਆਪ ਭਾਵੇਂ ਬਚ

ਗਈ, ਹਜ਼ਾਰ ਤੈਨੂੰ ਪਤਾ ਏ ਉਦੋਂ ਵੀ ਲੱਗ ਗਿਆ ਸੀ। ਇਹ ਤਾਂ ਭਲਾ ਹੋਵੇ ਤੇਰੀ ਮਾਸੀ ਦੇ ਪੁੱਤ ਦਾ, ਜਿੰਨੇ ਮੌਕਾ ਸਾਰ ਦਿੱਤਾ। ਉਹਦੇ ਵੀ ਦੇਣੇ ਆਂ।

ਹਰਨਾਮ ਕੌਰ : ਵੱਡਾ ਖਰਚ ਤੇ ਤੁਸੀਂ ਸੋਚਿਆ ਨਹੀਂ। ਜੀਤੀ ਦੇ ਸਹੁਰੇ ਸਾਲ ਭਰਦੇ ਪਿਛੇ ਪਏ ਐਂਵਿਆਹ ਲੈਣ ਲਈ। ਹਾਡੂ ਦਾ ਇਕੋ ਤਰ੍ਹਾਂ ਦਾ ਪੱਕਾ ਹੀ ਹੋਇਆ ਪਿਆ... ਭੂਆ ਕਹਿੰਦੀ ਸੀ ਹੁਣ ਉਨ੍ਹਾਂ ਨੇ ਅੱਗੇ ਨਹੀਂ ਪਾਉਣਾ। ਇਹ ਕੋਈ ਥੋੜਾ ਖਰਚ ਏ। ਮਹੇਂਦਰ ਨੂੰ ਵੀ ਹੁਣੇ ਲੋੜ ਪੈਣੀ ਸੀ।

ਧਰਮ ਸਿੰਘ : ਸਾਰੀਆਂ ਆਸਾਂ ਵਾਢੀ ਉਤੇ ਨੇ, ਮਹੇਂਦਰ ਨੂੰ ਕਿੰਝ ਜਵਾਬ ਦੇਵਾਂ।
ਹਰਨਾਮ ਕੌਰ : ਜਵਾਬ ਤਾਂ ਦੇਣਾ ਹੀ ਪਉਂ... ਬਾਕੀ ਤੁਸੀਂ ਆਪ ਦੇਖ ਲਵੋ।

(ਹਰਨਾਮ ਕੌਰ ਅੰਦਰ ਜਾਂਦੀ ਹੈ। ਧਰਮ ਸਿੰਘ ਦੁਚਿੱਤੀ ਵਿਚ ਪਿਆ ਹੋਇਆ ਹੈ। ਮਹੇਂਦਰ ਸਿਰ ਸੂਟੀ ਆਉਂਦਾ ਹੈ। ਧਰਮ ਸਿੰਘ ਉਹਦੇ ਮੌਕੇ 'ਤੇ ਹੱਥ ਰੱਖ ਕੇ ਕਹਿੰਦਾ ਹੈ।)

ਧਰਮ ਸਿੰਘ : ਮਹੇਂਦਰਾ, ਸੋਹਰੇ ਦੋ ਹਜ਼ਾਰ ਦਾ ਕੀ ਸੀ? ਭਮੇ ਜਿੰਨੇ ਮਰਜ਼ੀ ਲੈ ਲੈਂਦਾ। ਪਰ ਘਰ ਦੀ ਹਾਲਤ ਦਾ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਆਂ। ਸਹੁਰੀਆਂ ਖੁੱਡਾਂ ਈ ਬਾਹਲੀਆਂ ਨੇ ਭਰਨ ਗੋਚਰੀਆਂ। ਨਾਲੇ ਆਪਣੀ ਜੀਤੀ ਦਾ ਵਿਆਹ ਪੱਕਾ ਹੋਇਆ ਆਂ ਹਾਡੂ ਦਾ। ਮੈਂ ਤਾਂ ਸੋਚਦਾ ਸੀ ਮਹੇਂਦਰ ਨੂੰ ਕਹੂੰ ਐਤਕੀ ਦੇ ਸਾਲ ਦੋ ਹਜ਼ਾਰ ਤੇਰਾ ਮੈਂ ਵਰਤਣੇ। (ਮਹੇਂਦਰ ਉਦਾਸ ਹੋ ਜਾਂਦਾ ਹੈ, ਉਹ ਮੁੜਣ ਲੱਗਦਾ ਹੈ, ਪਰ ਧਰਮ ਸਿੰਘ ਉਹਨੂੰ ਰੋਕ ਲੈਂਦਾ ਹੈ। ਜਿਸ ਤਰ੍ਹਾਂ ਉਹਨੂੰ ਕੋਈ ਫੁਰਨਾ ਫੁਰਿਆ ਹੈ ਅਤੇ ਉਹਨੇ ਕੋਈ ਫੈਸਲਾ ਲੈ ਲਿਆ ਹੈ।) ਪਰ ਤੂੰ ਐਂਦਿਲ ਛੋਟਾ ਨਾ ਕਰ। ਮੈਂ ਇੰਡਜ਼ਾਮ ਜ਼ਰੂਰ ਕਰੂੰ। ਆੜਤੀਏ ਦੇ ਜਿਥੇ 20 ਹਜ਼ਾਰ ਤੇ ਗੂਠਾ ਲਗਾਉਣਾ ਏ, ਉਥੇ 22 ਹਜ਼ਾਰ 'ਤੇ ਲਾ ਦੂੰ। ਤੇਰੀ ਲੋੜ ਜ਼ਰੂਰ ਪੂਰੀ ਕਰ ਦੂੰ। ਬਸ ਹੁਣ ਹੱਸਦੇ। (ਮਹੇਂਦਰ ਦੇ ਚਿਹਰੇ 'ਤੇ ਮੁਸਕਾਨ ਆਉਂਦੀ ਹੈ। ਉਹ ਧਰਮ ਸਿੰਘ ਦੇ ਪੈਰੀਂ ਹੱਥ ਲਾਉਣ ਲਈ ਝੁੱਕਦਾ ਹੈ। ਧਰਮ ਸਿੰਘ ਉਹਨੂੰ ਚੁੱਕ ਕੇ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ।) ਅਸੀਂ ਉਨ੍ਹਾਂ ਤੇ ਸੱਖਣੇ ਜੇ ਇਕ ਦੂਜੇ ਦੇ ਕੰਮ ਨਾ ਆਏ ਤਾਂ ਹੋਰ ਕੌਣ ਆਉਂ?

(ਮਹੇਂਦਰ ਨੂੰ ਜ਼ੋਰ ਨਾਲ ਘੁੱਟਦਾ ਹੈ। ਹਰਨਾਮ ਕੌਰ ਬੁਰੇ ਤੇ ਖੜੀ ਮੁਸਕਰਾ ਰਹੀ ਹੈ। ਨਾਟਕ ਸਮਾਪਤ ਹੁੰਦਾ ਹੈ।)

ਪਿਛੋਂ ਅਵਾਜ਼ : ਅਸੀਂ ਉਨ੍ਹਾਂ ਤੇ ਸੱਖਣੇ ਜੇ ਇਕ ਦੂਜੇ ਦੇ ਕੰਮ ਨਾ ਆਏ ਤਾਂ ਕੌਣ ਆਉਂ ਤੇ ਇਹ ਸੀ ਨਾਟਕ ਉਣੇ ਤੇ ਸੱਖਣੇ।

ਦਾਸਤਾਨ ਤਿੰਨ ਟਰੰਕਾਂ ਦੀ

ਸੁਖਵੰਤ ਕੌਰ ਮਾਨ ਦੀ ਕਹਾਣੀ ਜਿੱਤ ਦਾ ਨਾਟਕੀ ਰੂਪਾਂਤਰ

ਪਾਤਰ

ਕਰਤਾਰ ਕੌਰ
ਗਿਆਨ ਸਿੰਘ
ਅੱਲਾ ਰੱਖਾ

